

 Print Page

Sri Guru Granth Sahib

Displaying 901 of

ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ

Raag Raamakalee Mehalaa 5 Ghar 2 Dhupadhae

Raag Raamkalee, Fifth Mehl, Second House, Du-Padas:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧

ਗਾਵਹੁ ਰਾਮ ਕੇ ਗੁਣ ਗੀਤ ॥

Gaavahu Raam Kae Gun Geeth ||

Sing the songs of Praise of the Lord.

ਰਾਮਕਲੀ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੨

Raag Raamkali Guru Arjan Dev

ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥੧॥ ਰਹਾਉ ॥

Naam Japath Param Sukh Paaeeai Aavaa Goun Mittai Maerae Meeth ||1|| Rehaao ||

Chanting the Naam, the Name of the Lord, total peace is obtained; coming and going is ended, my friend. ||1||Pause||

ਰਾਮਕਲੀ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੨

Raag Raamkali Guru Arjan Dev

ਗੁਣ ਗਾਵਤ ਹੋਵਤ ਪਰਗਾਸੁ ॥

Gun Gaavath Hovath Paragaas ||

Singing the Glorious Praises of the Lord, one is enlightened,

ਰਾਮਕਲੀ (ਮਃ ੫) (੫੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੩

Raag Raamkali Guru Arjan Dev

ਚਰਨ ਕਮਲ ਮਹਿ ਹੋਇ ਨਿਵਾਸੁ ॥੧॥

Charan Kamal Mehi Hoe Nivaas ||1||

And comes to dwell in His lotus feet. ||1||

ਰਾਮਕਲੀ (ਮਃ ੫) (੫੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੩

Raag Raamkali Guru Arjan Dev

ਸੰਤਸੰਗਤਿ ਮਹਿ ਹੋਇ ਉਧਾਰੁ ॥

Santhasangath Mehi Hoe Oudhhaar ||

In the Society of the Saints, one is saved.

ਰਾਮਕਲੀ (ਮਃ ੫) (੫੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੩

Raag Raamkali Guru Arjan Dev

ਨਾਨਕ ਭਵਜਲੁ ਉਤਰਸਿ ਪਾਰਿ ॥੨॥੧॥੫੭॥

Naanak Bhavajal Outharas Paar ||2||1||57||

O Nanak, he crosses over the terrifying world-ocean. ||2||1||57||

ਰਾਮਕਲੀ (ਮਃ ੫) (੫੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੪

Raag Raamkali Guru Arjan Dev

ਰਾਮਕਲੀ ਮਹਲਾ ੫ ॥

Raamakalee Mehalaa 5 ||

Raamkalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧

ਗੁਰੁ ਪੂਰਾ ਮੇਰਾ ਗੁਰੁ ਪੂਰਾ ॥

Gur Pooraa Maeraa Gur Pooraa ||

My Guru is perfect, my Guru is perfect.

ਰਾਮਕਲੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੪

Raag Raamkali Guru Arjan Dev

ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥

Raam Naam Jap Sadhaa Suhaelae Sagal Binaasae Rog Kooraa ||1|| Rehaao ||

Chanting the Lord's Name, I am always at peace; all my illness and fraud is dispelled. ||1||Pause||

ਰਾਮਕਲੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੪

Raag Raamkali Guru Arjan Dev

ਏਕੁ ਅਰਾਧਹੁ ਸਾਚਾ ਸੋਇ ॥

Eaek Araadhhahu Saachaa Soe ||

Worship and adore that One Lord alone.

ਰਾਮਕਲੀ (ਮਃ ੫) (੫੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੫

Raag Raamkali Guru Arjan Dev

ਜਾ ਕੀ ਸਰਨਿ ਸਦਾ ਸੁਖੁ ਹੋਇ ॥੧॥

Jaa Kee Saran Sadhaa Sukh Hoe ||1||

In His Sanctuary, eternal peace is obtained. ||1||

ਰਾਮਕਲੀ (ਮਃ ੫) (੫੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੫

Raag Raamkali Guru Arjan Dev

ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥

Needh Suhaelee Naam Kee Laagee Bhookh ||

One who feels hunger for the Naam sleeps in peace.

ਰਾਮਕਲੀ (ਮਃ ੫) (੫੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੬

Raag Raamkali Guru Arjan Dev

ਹਰਿ ਸਿਮਰਤ ਬਿਨਸੇ ਸਭ ਦੁਖ ॥੨॥

Har Simarath Binasae Sabh Dhookh ||2||

Meditating in remembrance on the Lord, all pains are dispelled. ||2||

ਰਾਮਕਲੀ (ਮਃ ੫) (੫੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੬

Raag Raamkali Guru Arjan Dev

ਸਹਜਿ ਅਨੰਦ ਕਰਹੁ ਮੇਰੇ ਭਾਈ ॥

Sehaj Anandh Karahu Maerae Bhaaee ||

Enjoy celestial bliss, O my Siblings of Destiny.

ਰਾਮਕਲੀ (ਮਃ ੫) (੫੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੭

Raag Raamkali Guru Arjan Dev

ਗੁਰਿ ਪੂਰੈ ਸਭ ਚਿੰਤ ਮਿਟਾਈ ॥੩॥

Gur Poorai Sabh Chinth Mittaaee ||3||

The Perfect Guru has eradicated all anxiety. ||3||

ਰਾਮਕਲੀ (ਮਃ ੫) (੫੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੭

Raag Raamkali Guru Arjan Dev

ਆਠ ਪਹਰ ਪ੍ਰਭ ਕਾ ਜਪੁ ਜਾਪਿ ॥

Aath Pehar Prabh Kaa Jap Jaap ||

Twenty-four hours a day, chant God's Chant.

ਰਾਮਕਲੀ (ਮਃ ੫) (੫੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੭

Raag Raamkali Guru Arjan Dev

ਨਾਨਕ ਰਾਖਾ ਹੋਆ ਆਪਿ ॥੪॥੨॥੫੮॥

Naanak Raakhaa Hoaa Aap ||4||2||58||

O Nanak, He Himself shall save you. ||4||2||58||

ਰਾਮਕਲੀ (ਮਃ ੫) (੫੮) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੮

Raag Raamkali Guru Arjan Dev

ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩

Raag Raamakalee Mehalaa 5 Parrathaal Ghar 3

Raag Raamkalee, Fifth Mehl, Partaal, Third House:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧

ਨਰਨਰਹ ਨਮਸਕਾਰੰ ॥

Naranareh Namasakaaran ||

I humbly bow to the Lord, the Supreme Being.

ਰਾਮਕਲੀ (ਮਃ ੫) (੫੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੦

Raag Raamkali Guru Arjan Dev

ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥੧॥ ਰਹਾਉ ॥

Jalan Thhalan Basudhh Gagan Eaek Eaekankaaran ||1|| Rehaao ||

The One, the One and Only Creator Lord permeates the water, the land, the earth and the sky.

||1||Pause||

ਰਾਮਕਲੀ (ਮਃ ੫) (੫੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੦

Raag Raamkali Guru Arjan Dev

ਹਰਨ ਧਰਨ ਪੁਨ ਪੁਨਹ ਕਰਨ ॥

Haran Dhharan Pun Puneh Karan ||

Over and over again, the Creator Lord destroys, sustains and creates.

ਰਾਮਕਲੀ (ਮਃ ੫) (੫੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੦

Raag Raamkali Guru Arjan Dev

ਨਹ ਗਿਰਹ ਨਿਰੰਹਾਰੰ ॥੧॥

Neh Gireh Niranhaaran ||1||

He has no home; He needs no nourishment. ||1||

ਰਾਮਕਲੀ (ਮਃ ੫) (੫੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੧

Raag Raamkali Guru Arjan Dev

ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥

Ganbheer Dhheer Naam Heer Ooch Mooch Apaaran ||

The Naam, the Name of the Lord, is deep and profound, strong, poised, lofty, exalted and infinite.

ਰਾਮਕਲੀ (ਮਃ ੫) (੫੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੧

Raag Raamkali Guru Arjan Dev

ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥੨॥੧॥੫੯॥

Karan Kael Gun Amol Naanak Balihaaran ||2||1||59||

He stages His plays; His Virtues are priceless. Nanak is a sacrifice to Him. ||2||1||59||

ਰਾਮਕਲੀ (ਮਃ ੫) (੫੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੧

Raag Raamkali Guru Arjan Dev

ਰਾਮਕਲੀ ਮਹਲਾ ੫ ॥

Raamakalee Mehalaa 5 ||

Raamkalee, Fifth Mehl:

ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੯੦੧

ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥੧॥ ਰਹਾਉ ॥

Roop Rang Sugandhh Bhog Thiaag Chalaee Maaeiaa Shhalaee Kanik Kaaminee ||1|| Rehaao ||

You must abandon your beauty, pleasures, fragrances and enjoyments; beguiled by gold and sexual desire, you must still leave Maya behind. ||1||Pause||

ਰਾਮਕਲੀ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੨

Raag Raamkali Guru Arjan Dev

ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ ॥

Bhanddaar Dharab Arab Kharab Paekh Leelaa Man Sadhhaarai ||

You gaze upon billions and trillions of treasures and riches, which delight and comfort your mind,

ਰਾਮਕਲੀ (ਮਃ ੫) (੬੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੩

Raag Raamkali Guru Arjan Dev

ਨਹ ਸੰਗਿ ਗਾਮਨੀ ॥੧॥

Neh Sang Gaamanee ||1||

But these will not go along with you. ||1||

ਰਾਮਕਲੀ (ਮਃ ੫) (੬੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੩

Raag Raamkali Guru Arjan Dev

ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥

Suth Kalathr Bhraath Meeth Ourajh Pariou Bharam Mohiou Eih Birakh Shhaamanee ||

Entangled with children, spouse, siblings and friends, you are enticed and fooled; these pass like the shadow of a tree.

ਰਾਮਕਲੀ (ਮਃ ੫) (੬੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੪

Raag Raamkali Guru Arjan Dev

ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥੨॥੨॥੬੦॥

Charan Kamal Saran Naanak Sukh Santh Bhaavane ||2||2||60||

Nanak seeks the Sanctuary of His lotus feet; He has found peace in the faith of the Saints. ||2||2||60||

ਰਾਮਕਲੀ (ਮਃ ੫) (੬੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੪

Raag Raamkali Guru Arjan Dev

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਰਾਮਕਲੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੯੦੧

ਰਾਗੁ ਰਾਮਕਲੀ ਮਹਲਾ ੯ ਤਿਪਦੇ ॥

Raag Raamakalee Mehalaa 9 Thipadhae ||

Raag Raamkalee, Ninth Mehl, Ti-Padas:

ਰਾਮਕਲੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੯੦੧

ਰੇ ਮਨ ਓਟ ਲੇਹੁ ਹਰਿ ਨਾਮਾ ॥

Rae Man Outt Laehu Har Naamaa ||

O mind, take the sheltering support of the Lord's Name.

ਰਾਮਕਲੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੭

Raag Raamkali Guru Teg Bahadur

ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥

Jaa Kai Simaran Dhuramath Naasai Paavehi Padh Nirabaanaa ||1|| Rehaao ||

Remembering Him in meditation, evil-mindedness is dispelled, and the state of Nirvaanaa is obtained.

||1||Pause||

ਰਾਮਕਲੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੭

Raag Raamkali Guru Teg Bahadur

ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥

Baddabhaagee Thih Jan Ko Jaanahu Jo Har Kae Gun Gaavai ||

Know that one who sings the Glorious Praises of the Lord is very fortunate.

ਰਾਮਕਲੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੮

Raag Raamkali Guru Teg Bahadur

ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥

Janam Janam Kae Paap Khoe Kai Fun Baikunth Sidhhaavai ||1||

The sins of countless incarnations are washed off, and he attains the heavenly realm. ||1||

ਰਾਮਕਲੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੯੦੧ ਪੰ. ੧੮

Raag Raamkali Guru Teg Bahadur